

 Print Page

Sri Guru Granth Sahib

Displaying 337 of

ਝੂਠਾ ਪਰਪੰਚੁ ਜੋਰਿ ਚਲਾਇਆ ॥੨॥

Jhoothaa Parapanch Jor Chalaaeiaa ||2||

By Your Power, You have set this false contrivance in motion. ||2||

ਗਉੜੀ (ਭ. ਕਬੀਰ) ਅਸਟ. (੬੦) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੧੯

Raag Gauri Bhagat Kabir

ਕਿਨਹੂ ਲਾਖ ਪਾਂਚ ਕੀ ਜੋਰੀ ॥

Kinehoo Laakh Paanch Kee Joree ||

Some collect hundreds of thousands of dollars,

ਗਉੜੀ (ਭ. ਕਬੀਰ) ਅਸਟ. (੬੦) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੧

Raag Gauri Bhagat Kabir

ਅੰਤ ਕੀ ਬਾਰ ਗਗਰੀਆ ਫੋਰੀ ॥੩॥

Anth Kee Baar Gagareeaa Foree ||3||

But in the end, the pitcher of the body bursts. ||3||

ਗਉੜੀ (ਭ. ਕਬੀਰ) ਅਸਟ. (੬੦) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੧

Raag Gauri Bhagat Kabir

ਕਹਿ ਕਬੀਰ ਇਕ ਨੀਵ ਉਸਾਰੀ ॥

Kehi Kabeer Eik Neev Ousaaree ||

Says Kabeer, that single foundation which you have laid

ਗਉੜੀ (ਭ. ਕਬੀਰ) ਅਸਟ. (੬੦) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੧

Raag Gauri Bhagat Kabir

ਖਿਨ ਮਹਿ ਬਿਨਸਿ ਜਾਇ ਅਹੰਕਾਰੀ ॥੪॥੧॥੯॥੬੦॥

Khin Mehi Binas Jaae Ahankaaree ||4||1||9||60||

Will be destroyed in an instant - you are so egotistical. ||4||1||9||60||

ਗਉੜੀ (ਭ. ਕਬੀਰ) ਅਸਟ. (੬੦) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੨

Raag Gauri Bhagat Kabir

ਗਉੜੀ ॥

Gourree ||

Gauree:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੭

ਰਾਮ ਜਪਉ ਜੀਅ ਐਸੇ ਐਸੇ ॥

Raam Japo Jeeaa Aisae Aisae ||

Just as Dhroo and Prahlaad meditated on the Lord,

ਗਉੜੀ (ਭ. ਕਬੀਰ) ਅਸਟ. (੬੧) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੩

Raag Gauri Bhagat Kabir

ਧੂ ਪ੍ਰਹਿਲਾਦ ਜਪਿਓ ਹਰਿ ਜੈਸੇ ॥੧॥

Dhhroo Prehilaadh Japiou Har Jaisae ||1||

So should you meditate on the Lord, O my soul. ||1||

ਗਉੜੀ (ਭ. ਕਬੀਰ) ਅਸਟ. (੬੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੩

Raag Gauri Bhagat Kabir

ਦੀਨ ਦਇਆਲ ਭਰੋਸੇ ਤੇਰੇ ॥

Dheen Dhaeiaal Bharosae Thaerae ||

O Lord, Merciful to the meek, I have placed my faith in You;

ਗਉੜੀ (ਭ. ਕਬੀਰ) ਅਸਟ. (੬੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੩

Raag Gauri Bhagat Kabir

ਸਭੁ ਪਰਵਾਰੁ ਚੜਾਇਆ ਬੇੜੇ ॥੧॥ ਰਹਾਉ ॥

Sabh Paravaar Charraaeiaa Baerrae ||1|| Rehaao ||

Along with all my family, I have come aboard Your boat. ||1||Pause||

ਗਉੜੀ (ਭ. ਕਬੀਰ) ਅਸਟ. (੬੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੩

Raag Gauri Bhagat Kabir

ਜਾ ਤਿਸੁ ਭਾਵੈ ਤਾ ਹੁਕਮੁ ਮਨਾਵੈ ॥

Jaa This Bhaavai Thaa Hukam Manaavai ||

When it is pleasing to Him, then He inspires us to obey the Hukam of His Command.

ਗਉੜੀ (ਭ. ਕਬੀਰ) ਅਸਟ. (੬੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੪

Raag Gauri Bhagat Kabir

ਇਸ ਬੇੜੇ ਕਉ ਪਾਰਿ ਲਘਾਵੈ ॥੨॥

Eis Baerrae Ko Paar Laghaavai ||2||

He causes this boat to cross over. ||2||

ਗਉੜੀ (ਭ. ਕਬੀਰ) ਅਸਟ. (੬੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੪

Raag Gauri Bhagat Kabir

ਗੁਰ ਪਰਸਾਦਿ ਐਸੀ ਬੁਧਿ ਸਮਾਨੀ ॥

Gur Parasaadh Aisee Budhh Samaanee ||

By Guru's Grace, such understanding is infused into me;

ਗਉੜੀ (ਭ. ਕਬੀਰ) ਅਸਟ. (੬੧) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੪

Raag Gauri Bhagat Kabir

ਚੁਕਿ ਗਈ ਫਿਰਿ ਆਵਨ ਜਾਨੀ ॥੩॥

Chook Gee Fir Aavan Jaanee ||3||

My comings and goings in reincarnation have ended. ||3||

ਗਉੜੀ (ਭ. ਕਬੀਰ) ਅਸਟ. (੬੧) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੫

Raag Gauri Bhagat Kabir

ਕਹੁ ਕਬੀਰ ਭਜੁ ਸਾਰਿਗਪਾਨੀ ॥

Kahu Kabeer Bhaj Saarigapaanee ||

Says Kabeer, meditate, vibrate upon the Lord, the Sustainer of the earth.

ਗਉੜੀ (ਭ. ਕਬੀਰ) ਅਸਟ. (੬੧) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੫

Raag Gauri Bhagat Kabir

ਉਰਵਾਰਿ ਪਾਰਿ ਸਭ ਏਕੋ ਦਾਨੀ ॥੪॥੨॥੧੦॥੬੧॥

Ouravaar Paar Sabh Eaeko Dhaanee ||4||2||10||61||

In this world, in the world beyond and everywhere, He alone is the Giver. ||4||2||10||61||

ਗਉੜੀ (ਭ. ਕਬੀਰ) ਅਸਟ. (੬੧) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੫

Raag Gauri Bhagat Kabir

ਗਉੜੀ ੯ ॥

Gourree 9 ||

Gauree 9:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੭

ਜੋਨਿ ਛਾਡਿ ਜਉ ਜਗ ਮਹਿ ਆਇਓ ॥

Jon Shhaadd Jo Jag Mehi Aaeiou ||

He leaves the womb, and comes into the world;

ਗਉੜੀ (ਭ. ਕਬੀਰ) ਅਸਟ. (੬੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੬

Raag Gauri Bhagat Kabir

ਲਾਗਤ ਪਵਨ ਖਸਮੁ ਬਿਸਰਾਇਓ ॥੧॥

Laagath Pavan Khasam Bisaraaeiou ||1||

As soon as the air touches him, he forgets his Lord and Master. ||1||

ਗਉੜੀ (ਭ. ਕਬੀਰ) ਅਸਟ. (੬੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੬

Raag Gauri Bhagat Kabir

ਜੀਅਰਾ ਹਰਿ ਕੇ ਗੁਨਾ ਗਾਉ ॥੧॥ ਰਹਾਉ ॥

Jeearaa Har Kae Gunaa Gaao ||1|| Rehaao ||

O my soul, sing the Glorious Praises of the Lord. ||1||Pause||

ਗਉੜੀ (ਭ. ਕਬੀਰ) ਅਸਟ. (੬੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੭

Raag Gauri Bhagat Kabir

ਗਰਭ ਜੋਨਿ ਮਹਿ ਉਰਧ ਤਪੁ ਕਰਤਾ ॥

Garabh Jon Mehi Ouradhh Thap Karathaa ||

You were upside-down, living in the womb; you generated the intense meditative heat of 'tapas'.

ਗਉੜੀ (ਭ. ਕਬੀਰ) ਅਸਟ. (੬੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੭

Raag Gauri Bhagat Kabir

ਤਉ ਜਠਰ ਅਗਨਿ ਮਹਿ ਰਹਤਾ ॥੨॥

Tho Jathar Agan Mehi Rehathaa ||2||

Then, you escaped the fire of the belly. ||2||

ਗਉੜੀ (ਭ. ਕਬੀਰ) ਅਸਟ. (੬੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੮

Raag Gauri Bhagat Kabir

ਲਖ ਚਉਰਾਸੀਹ ਜੋਨਿ ਭ੍ਰਮਿ ਆਇਓ ॥

Lakh Chouraaseeh Jon Bhram Aaeiou ||

After wandering through 8.4 million incarnations, you came.

ਗਉੜੀ (ਭ. ਕਬੀਰ) ਅਸਟ. (੬੨) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੮

Raag Gauri Bhagat Kabir

ਅਬ ਕੇ ਛੁਟਕੇ ਠਉਰ ਨ ਠਾਇਓ ॥੩॥

Ab Kae Shhuttakae Thour N Thaaeiou ||3||

If you stumble and fall now, you shall find no home or place of rest. ||3||

ਗਉੜੀ (ਭ. ਕਬੀਰ) ਅਸਟ. (੬੨) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੮

Raag Gauri Bhagat Kabir

ਕਹੁ ਕਬੀਰ ਭਜੁ ਸਾਰਿਗਪਾਨੀ ॥

Kahu Kabeer Bhaj Saarigapaanee ||

Says Kabeer, meditate, vibrate upon the Lord, the Sustainer of the earth.

ਗਉੜੀ (ਭ. ਕਬੀਰ) ਅਸਟ. (੬੨) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੯

Raag Gauri Bhagat Kabir

ਆਵਤ ਦੀਸੈ ਜਾਤ ਨ ਜਾਨੀ ॥੪॥੧॥੧੧॥੬੨॥

Aavath Dheesai Jaath N Jaanee ||4||1||11||62||

He is not seen to be coming or going; He is the Knower of all. ||4||1||11||62||

ਗਉੜੀ (ਭ. ਕਬੀਰ) ਅਸਟ. (੬੨) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੯

Raag Gauri Bhagat Kabir

ਗਉੜੀ ਪੂਰਬੀ ॥

Gourree Poorabee ॥

Gauree Poorbee:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੭

ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ ॥

Surag Baas N Baashheeai Ddareeai N Narak Nivaas ॥

Don't wish for a home in heaven, and don't be afraid to live in hell.

ਗਉੜੀ (ਭ. ਕਬੀਰ) ਅਸਟ. (੬੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੧੦

Raag Gauri Poorbee Bhagat Kabir

ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ ॥੧॥

Honaa Hai So Hooe Hai Manehi N Keejai Aas ॥1॥

Whatever will be will be, so don't get your hopes up in your mind. ॥1॥

ਗਉੜੀ (ਭ. ਕਬੀਰ) ਅਸਟ. (੬੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੧੦

Raag Gauri Poorbee Bhagat Kabir

ਰਮਈਆ ਗੁਨ ਗਾਈਐ ॥

Rameeaa Gun Gaaeeai ॥

Sing the Glorious Praises of the Lord,

ਗਉੜੀ (ਭ. ਕਬੀਰ) ਅਸਟ. (੬੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੧੦

Raag Gauri Poorbee Bhagat Kabir

ਜਾ ਤੇ ਪਾਈਐ ਪਰਮ ਨਿਧਾਨੁ ॥੧॥ ਰਹਾਉ ॥

Jaa Thae Paaeeai Param Nidhhaan ॥1॥ Rehaao ॥

From whom the most excellent treasure is obtained. ॥1॥Pause॥

ਗਉੜੀ (ਭ. ਕਬੀਰ) ਅਸਟ. (੬੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੧੧

Raag Gauri Poorbee Bhagat Kabir

ਕਿਆ ਜਪੁ ਕਿਆ ਤਪੁ ਸੰਜਮੋ ਕਿਆ ਬਰਤੁ ਕਿਆ ਇਸਨਾਨੁ ॥

Kiaa Jap Kiaa Thap Sanjamo Kiaa Barath Kiaa Eisanaan ॥

What good is chanting, penance or self-mortification? What good is fasting or cleansing baths,

ਗਉੜੀ (ਭ. ਕਬੀਰ) ਅਸਟ. (੬੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੧੧

Raag Gauri Poorbee Bhagat Kabir

ਜਬ ਲਗੁ ਜੁਗਤਿ ਨ ਜਾਨੀਐ ਭਾਉ ਭਗਤਿ ਭਗਵਾਨ ॥੨॥

Jab Lag Jugath N Jaaneeai Bhao Bhagath Bhagavaan ॥2॥

Unless you know the way to worship the Lord God with loving devotion? ॥2॥

ਗਉੜੀ (ਭ. ਕਬੀਰ) ਅਸਟ. (੬੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੧੨

Raag Gauri Poorbee Bhagat Kabir

ਸੰਪੈ ਦੇਖਿ ਨ ਹਰਖੀਐ ਬਿਪਤਿ ਦੇਖਿ ਨ ਰੋਇ ॥

Sanpai Dhaekh N Harakheei Bipath Dhaekh N Roe ||

Don't feel so delighted at the sight of wealth, and don't weep at the sight of suffering and adversity.

ਗਉੜੀ (ਭ. ਕਬੀਰ) ਅਸਟ. (੬੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੧੨

Raag Gauri Poorbee Bhagat Kabir

ਜਿਉ ਸੰਪੈ ਤਿਉ ਬਿਪਤਿ ਹੈ ਬਿਧ ਨੇ ਰਚਿਆ ਸੋ ਹੋਇ ॥੩॥

Jio Sanpai Thio Bipath Hai Bidhh Nae Rachiaa So Hoe ||3||

As is wealth, so is adversity; whatever the Lord proposes, comes to pass. ||3||

ਗਉੜੀ (ਭ. ਕਬੀਰ) ਅਸਟ. (੬੩) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੧੩

Raag Gauri Poorbee Bhagat Kabir

ਕਹਿ ਕਬੀਰ ਅਬ ਜਾਨਿਆ ਸੰਤਨ ਰਿਦੈ ਮਝਾਰਿ ॥

Kehi Kabeer Ab Jaaniaa Santhan Ridhai Majhaar ||

Says Kabeer, now I know that the Lord dwells within the hearts of His Saints;

ਗਉੜੀ (ਭ. ਕਬੀਰ) ਅਸਟ. (੬੩) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੧੩

Raag Gauri Poorbee Bhagat Kabir

ਸੇਵਕ ਸੋ ਸੇਵਾ ਭਲੇ ਜਿਹ ਘਟ ਬਸੈ ਮੁਰਾਰਿ ॥੪॥੧॥੧੨॥੬੩॥

Saevak So Saevaa Bhalae Jih Ghatt Basai Muraar ||4||1||12||63||

That servant performs the best service, whose heart is filled with the Lord. ||4||1||12||63||

ਗਉੜੀ (ਭ. ਕਬੀਰ) ਅਸਟ. (੬੩) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੧੪

Raag Gauri Poorbee Bhagat Kabir

ਗਉੜੀ ॥

Gourree ||

Gauree:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੭

ਰੇ ਮਨ ਤੇਰੇ ਕੋਇ ਨਹੀ ਖਿੰਚਿ ਲੇਇ ਜਿਨਿ ਭਾਰੁ ॥

Rae Man Thaero Koe Nehee Khinch Laee Jin Bhaar ||

O my mind, even if you carry someone's burden, they don't belong to you.

ਗਉੜੀ (ਭ. ਕਬੀਰ) ਅਸਟ. (੬੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੧੫

Raag Gauri Bhagat Kabir

ਬਿਰਖ ਬਸੇਰੋ ਪੰਖਿ ਕੋ ਤੈਸੇ ਇਹੁ ਸੰਸਾਰੁ ॥੧॥

Birakh Basaero Pankh Ko Thaiso Eihu Sansaar ||1||

This world is like the perch of the bird on the tree. ||1||

ਗਉੜੀ (ਭ. ਕਬੀਰ) ਅਸਟ. (੬੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੧੫

Raag Gauri Bhagat Kabir

ਰਾਮ ਰਸੁ ਪੀਆ ਰੇ ॥

Raam Ras Peeaa Rae ॥

I drink in the sublime essence of the Lord.

ਗਉੜੀ (ਭ. ਕਬੀਰ) ਅਸਟ. (੬੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੧੬

Raag Gauri Bhagat Kabir

ਜਿਹ ਰਸ ਬਿਸਰਿ ਗਏ ਰਸ ਅਉਰ ॥੧॥ ਰਹਾਉ ॥

Jih Ras Bisar Geae Ras Aour ॥1॥ Rehaao ॥

With the taste of this essence, I have forgotten all other tastes. ॥1॥Pause॥

ਗਉੜੀ (ਭ. ਕਬੀਰ) ਅਸਟ. (੬੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੧੬

Raag Gauri Bhagat Kabir

ਅਉਰ ਮੁਏ ਕਿਆ ਰੋਈਐ ਜਉ ਆਪਾ ਥਿਰੁ ਨ ਰਹਾਇ ॥

Aour Mueae Kiaa Roeeai Jo Aapaa Thhir N Rehaae ॥

Why should we weep at the death of others, when we ourselves are not permanent?

ਗਉੜੀ (ਭ. ਕਬੀਰ) ਅਸਟ. (੬੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੧੬

Raag Gauri Bhagat Kabir

ਜੋ ਉਪਜੈ ਸੋ ਬਿਨਸਿ ਹੈ ਦੁਖੁ ਕਰਿ ਰੋਵੈ ਬਲਾਇ ॥੨॥

Jo Oupajai So Binas Hai Dhukh Kar Rovai Balaae ॥2॥

Whoever is born shall pass away; why should we cry out in grief? ॥2॥

ਗਉੜੀ (ਭ. ਕਬੀਰ) ਅਸਟ. (੬੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੧੭

Raag Gauri Bhagat Kabir

ਜਹ ਕੀ ਉਪਜੀ ਤਹ ਰਚੀ ਪੀਵਤ ਮਰਦਨ ਲਾਗ ॥

Jeh Kee Oupajee Theh Rachee Peevath Maradhan Laag ॥

We are re-absorbed into the One from whom we came; drink in the Lord's essence, and remain attached to Him.

ਗਉੜੀ (ਭ. ਕਬੀਰ) ਅਸਟ. (੬੪) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੧੭

Raag Gauri Bhagat Kabir

ਕਹਿ ਕਬੀਰ ਚਿਤਿ ਚੇਤਿਆ ਰਾਮ ਸਿਮਰਿ ਬੈਰਾਗ ॥੩॥੨॥੧੩॥੬੪॥

Kehi Kabeer Chith Chaethiaa Raam Simar Bairaag ॥3॥2॥13॥64॥

Says Kabeer, my consciousness is filled with thoughts of remembrance of the Lord; I have become detached from the world. ॥3॥2॥13॥64॥

ਗਉੜੀ (ਭ. ਕਬੀਰ) ਅਸਟ. (੬੪) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੧੮

Raag Gauri Bhagat Kabir

ਰਾਗੁ ਗਉੜੀ ॥

Raag Gourree ॥

Raag Gauree:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੭

ਪੰਥੁ ਨਿਹਾਰੈ ਕਾਮਨੀ ਲੋਚਨ ਭਰੀ ਲੇ ਉਸਾਸਾ ॥

Panthh Nihaarai Kaamanee Lochan Bharee Lae Ousaasaa ॥

The bride gazes at the path, and sighs with tearful eyes.

ਗਉੜੀ (ਭ. ਕਬੀਰ) ਅਸਟ. (੬੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੭ ਪੰ. ੧੯

Raag Gauri Bhagat Kabir